

## ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ), ਪੰਜਾਬ

ਵੱਲ

1. ਸਮੂਹ ਜਿਲਾ ਸਿੱਖਿਆ ਅਫਸਰ (ਸੈ.ਸਿੱ/ ਐ.ਸਿੱ), ਪੰਜਾਬ।
2. ਸਮੂਹ ਸਕੂਲ ਮੁੱਖੀ, ਪੰਜਾਬ।
3. ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਪੰਜਾਬ।

ਮੀਮੋ ਨੰ: ਡਿਪਟੀ ਐਸ.ਪੀ.ਡੀ (ਪੀ.ਈ.ਡੀ.ਬੀ)/ 2021/ 107561

ਮਿਤੀ: 27.03.2021

### ਵਿਸ਼ਾ: ਬਦਲੀਆਂ ਦੇ ਹੁਕਮ ਲਾਗੂ ਕਰਨ ਸਬੰਧੀ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਵਿਭਾਗ ਵੱਲੋਂ ਮਿਤੀ 24.03.2021 ਨੂੰ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਬਾਰੇ field ਵਿੱਚੋਂ ਕੁਝ queries ਪ੍ਰਾਪਤ ਹੋ ਰਹਿਆਂ ਹਨ, ਉਨ੍ਹਾਂ ਦੇ ਜੁਆਬ ਹੇਠ ਲਿਖੇ ਅਨੁਸਾਰ ਹਨ:

1.0 ਵਿਭਾਗ ਵੱਲੋਂ ਮਿਤੀ 24.03.2021 ਨੂੰ ਜਾਰੀ ਹੋਏ ਬਦਲੀ ਦੇ ਹੁਕਮ ਮਿਤੀ 10.04.2021 ਨੂੰ ਲਾਗੂ ਹੋਣਗੇ ਅਤੇ ਇਨ੍ਹਾਂ ਹੁਕਮਾਂ ਨੂੰ ਸੰਬਧਤ **ਜਿਲੇ ਦੇ ਦਫਤਰ ਜਿਲਾ ਸਿੱਖਿਆ ਅਫਸਰ ਵੱਲੋਂ ਪਿੱਠ ਅੰਕਿਤ ਕਰਨ ਦੀ ਲੋੜ ਨਹੀਂ ਹੈ।** ਡੀ.ਡੀ.ਓ/ ਸਕੂਲ ਮੁੱਖੀ ਵੱਲੋਂ ਬਦਲੀ ਦੇ ਹੁਕਮ ਲਾਗੂ ਕਰਦੇ ਸਮੇਂ ਵਿਸ਼ੇਸ਼ ਤੌਰ ਤੇ ਬਦਲੀ ਦੇ ਹੁਕਮਾਂ ਵਿੱਚ ਲਗਾਈਆਂ ਹੋਏ ਲਿਖਿਆਂ ਸ਼ਰਤਾਂ ਦਾ ਧਿਆਨ ਰੱਖਿਆ ਜਾਵੇ:

a) In case of Senior Secondary Schools, if all the lecturers in Science/ Commerce stream are successful in seeking transfer and it thus, results in an adverse effect on the studies of the students, then the orders of all lecturers shall be implemented only upon the availability of replacement in the school by way of promotion/new recruitment/transfer of these Lecturers in the said stream. This situation is is however purely temporary as Department has already started promotions of lecturers and stations are being allotted.

b) In case of Senior Secondary and High Schools, if on implementation of these orders the number of teachers in school becomes less than 50% of sanctioned strength of teachers then these orders will not be implemented for all teachers who got transfer from that school until the school does not get replacement of that teacher.

c) In case of Primary schools if upon implementation of the transfer orders the school is likely to become teacherless, then these

orders shall be implemented only upon on getting the replacement of the said teacher during the subsequent rounds of transfers.

d) An employee under transfer may be relieved and allowed to join from 10.04.2021 by the respective authority which shall also ensure that the employee should not have been transferred on administrative ground in the last three years.

e) The Head of the school **where the teacher is joining will ensure that the number of teachers belonging to Special Category**, as defined in Para 6(iii)(b) point 2 to 6 of the Policy ie Widow/ divorced/ unmarried female/ wife of serving Military personal/ Paramilitary personal working outside the State, Widower (A male who has lost his wife and has not re-married) and has one or more minor children and/ or unmarried daughter (s), Differently abled persons, Diseases of “Debilitating Disorders” (i.e. cancer, chronic renal failure, thalasemia, sickle cell anemia, Hepatitis (B and C ), teachers having Mentally challenged children with IQ below 70 or 100% differently abled child, **shall not exceed 50% of the total sanctioned strength.**

2.0 ਕੁਝ ਸਕੂਲ ਮੁੱਖੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਮਨਜ਼ੂਰ ਸ਼ੁਦਾ ਅਸਾਮੀ ਨਹੀਂ ਹੈ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ:

a) ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਰਸ਼ਾਈਆਂ ਗਈਆਂ ਹਨ। ਇਸ ਲਈ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਲੋੜ ਅਨੁਸਾਰ ਅਧਿਆਪਕ ਨੂੰ ਆਪਣੇ ਅਧੀਨ ਪੈਂਦੇ ਮਿਡਲ ਸਕੂਲ ਵਿਖੇ ਤੈਨਾਤ ਕੀਤਾ ਜਾਵੇਗਾ ਅਤੇ ਇਹ ਤੈਨਾਤੀ ਪੂਰੇ ਵਿਦਿਅਕ ਵਰੇ ਲਈ ਹੋਵੇਗੀ। ਵਿਭਾਗ ਵੱਲੋਂ ਇਹ ਮੰਜੂਰ ਸ਼ੁਦਾ ਅਸਾਮੀਆਂ ਸਕੂਲ ਦੇ ਈ-ਪੰਜਾਬ ਪੋਰਟਲ ਤੇ ਉਨ੍ਹਾਂ ਦੇ ਸਕੂਲ ਲਾਗ ਇੰਨ ਵਿੱਚ ਦਰਸ਼ਾ ਦਿੱਤੀਆਂ ਗਈਆਂ ਹਨ।

b) ਵਿਭਾਗ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਕੁਝ ਸਕੂਲਾਂ ਵਿੱਚ ਹੋਰ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਇਹ ਮੰਜੂਰ ਸ਼ੁਦਾ ਅਸਾਮੀਆਂ ਸਕੂਲ ਦੇ ਈ-ਪੰਜਾਬ ਪੋਰਟਲ ਤੇ ਉਨ੍ਹਾਂ ਦੇ ਸਕੂਲ ਲਾਗ ਇੰਨ ਵਿੱਚ ਦਰਸ਼ਾ ਦਿੱਤੀਆਂ ਗਈਆਂ ਹਨ।

c) ਬਦਲੀ ਅਧੀਨ ਅਧਿਆਪਕ ਨੂੰ ਡੀ.ਡੀ.ਓ/ ਸਕੂਲ ਮੁੱਖੀਆਂ ਵੱਲੋਂ ਜੁਆਇਨ/ ਰਲੀਵ ਕਰਨ ਤੋਂ ਕੇਵਲ ਇਸ ਆਧਾਰ ਤੇ ਰੋਕਿਆ ਨਾ ਜਾਵੇ ਕਿ ਸਬੰਧਤ ਸਕੂਲ ਵਿਖੇ ਪੋਸਟ ਮਨਜ਼ੂਰ ਨਹੀਂ ਹੈ। ਅਜਿਹੇ ਅਧਿਆਪਕਾਂ ਨੂੰ ਬਦਲੀ ਦੇ ਹੁਕਮਾਂ ਅਨੁਸਾਰ ਜੁਆਇਨ / ਰਲੀਵ ਕੀਤਾ ਜਾਵੇ ਬਸ਼ਰਤੇ ਕਿ ਉਹ ਟ੍ਰਾਂਸਫਰ ਪਾਲਿਸੀ/ ਹਦਾਇਤਾਂ ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਦੇ ਹੋਣ।

3.0 ਜੇਕਰ ਕਿਸੇ ਮਿਡਲ ਸਕੂਲ ਤੋਂ ਸਾਰੇ ਅਧਿਆਪਕ ਬਦਲੀ ਕਰਵਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹਨਾਂ ਅਧਿਆਪਕਾਂ ਦੀ ਬਦਲੀ ਦੇ ਹੁਕਮਾਂ ਵਿੱਚ ਲਗਾਈ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਕਿਸੇ

ਵੀ ਅਧਿਆਪਕ ਨੂੰ ਉਸ ਸਮੇਂ ਤੱਕ ਫਾਰਗ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਕੂਲ ਵਿੱਚ ਕੋਈ ਅਧਿਆਪਕ ਨਵੀਂ ਨਿਯੁਕਤੀ ਜਾਂ ਬਦਲੀ ਦੇ ਅਗਲੇ ਗੇੜ ਵਿੱਚ ਹਾਜ਼ਰ ਨਹੀਂ ਹੋ ਜਾਂਦਾ।

- 4.0 ਸਮੂਹ ਜਿਲ੍ਹਾ ਸਿੱਖਿਆ ਅਫਸਰ ਆਪਣੇ ਦਫਤਰ ਦੇ ਬਾਹਰ ਨੋਟਿਸ ਲਗਾਉਣਗੇ ਕਿ ਬਦਲੀ ਦੇ ਹੁਕਮ ਪਿੱਠ ਅੰਕਿਤ ਨਹੀਂ ਕੀਤੇ ਜਾਣੇ ਹਨ। ਜੇਕਰ ਕਿਸੇ ਅਧਿਆਪਕ ਦੀ ਫਾਰਗੀ/ ਨਵੇਂ ਸਕੂਲ ਵਿੱਚ ਹਾਜ਼ਰੀ ਵਿੱਚ ਹਦਾਇਤਾਂ ਅਨੁਸਾਰ ਕਿਸੇ ਤਰਾਂ ਦੀ ਦਿੱਕਤ ਪੇਸ਼ ਹੋਵੇ ਤਾਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਆਪਣੇ ਜਿਲੇ ਦੇ ਨੋਡਲ ਅਫਸਰ ਰਾਹੀਂ ਫੈਸਲਾ ਮੁੱਖ ਦਫਤਰ ਤੋਂ ਉਸੇ ਦਿਨ ਕਰਵਾਉਣਗੇ ਅਤੇ ਫੈਸਲਾ ਲਾਗੂ ਕਰਵਾਉਣਾ ਯਕੀਨੀ ਬਣਾਉਣਗੇ।



**ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ), ਪੰਜਾਬ**

